



# Punjab Government Gazette

## EXTRAORDINARY

*Published by Authority*

---

CHANDIGARH, FRIDAY, FEBRUARY 7, 2025 (MAGHA 18, 1946 SAKA)

---

**GOVERNMENT OF PUNJAB**  
DEPARTMENT OF HOUSING AND URBAN DEVELOPMENT  
(HOUSING-1 BRANCH)

### **NOTIFICATION**

The 7<sup>th</sup> February, 2025

No. **H-U-11022/28/2024-4H1/I/1029564/25.-** Whereas it appears to the Governor of Punjab that to meet the challenge of rapid growth of area adjoining already notified Master Plan, Sri Muktsar Sahib (Notification No. 2984-95 CTP(Pb)/ SM-65 dated 02.07.2015, which includes 41 villages and 1 Municipal Council of Sri Muktsar Sahib and 1 Nagar Panchayat of Bariwala of Sri Muktsar Sahib District) and to provide a workable framework for its comprehensive planned and regulated development, the preparation of statutory Master Plan of Sri Muktsar Sahib Extension is very essential. Hence in order to develop the area adjoining Master Plan, Sri Muktsar Sahib and its surroundings in an orderly manner and to prepare its Master Plan under "The Punjab Regional and Town Planning and Development Act, 1995," the Governor of Punjab is pleased to declare the Local Planning Area, Sri Muktsar Sahib Extension within the meaning of sub section (1) of section 56 of "The Punjab Regional and Town Planning and Development Act, 1995". The total area proposed for Local Planning Area, Sri Muktsar Sahib Extension is 28,962 Hectares (71,567 Acres) including 38 villages having population of 55,986 persons. The schedule of boundary of Local Planning Area is given below:-

### **SCHEDULE OF BOUNDARY**

**North:** Starting from point 'A', which is the common meeting point of village Jagat Singh Wala (H.B. No. 154) of this Local Planning Area Sri Muktsar Sahib Extension, village Pindi Balochan (H.B. No. 38) of Local Planning Area Sadiq,

and village Shatia Wala (H.B. No. 155) of Local Planning Area Guru Har Sahai, moving towards South East along the Southern revenue boundary of Local Planning Area Sadiq along with District Faridkot-District Sri Muktsar Sahib Revenue Boundary as well as the northern revenue boundary of village Jagat Singh wala (H.B. No. 154), then moving towards South East along the northern revenue boundary of village Mukand Singhwala (H.B. No. 153), then crossing the Golewala Distributary, then again moving towards south-east along the northern revenue boundary of village Mukand Singhwala (H.B. No. 153), village Maan Singhwala (H.B. No. 152), then crossing the Sri Muktsar Sahib-Firozpur Road (NH-354), then again moving towards south-east along the northern revenue boundary of village Maan Singhwala (H.B. No. 152), then crossing the Mudki Drain, then again moving towards south-east along the northern revenue boundary of village Maan Singhwala (H.B. No. 152), then crossing the 1R Minor, then again moving towards south-east along the northern revenue boundary of village Maan Singhwala (H.B. No.152), then moving towards south-east and then north-east along the northern revenue boundary of village Dohak (H.B. No.146), up to point 'B', which is the common meeting point of the revenue boundaries of village Dohak (H.B. No.146) of this Local Planning Area Sri Muktsar Sahib Extension, village Dhab Sher Singhwala (H.B. No.63) of Local Planning Area Sadiq, and village Sukhanwala (H.B. No. 64) of Local Planning Area Sadiq.

**East:** Thence from point 'B', moving towards south-east along the eastern revenue boundary of village Dohak (H.B. No.146), then moving towards south-east, and then east along the eastern revenue boundary of village Chak Dohak (H.B. No. 145), then crossing the Mudki Distributary, then again moving towards east, and then south along the eastern revenue boundary of village Chak Dohak (H.B. No. 145), then moving towards south along the eastern revenue boundary of village Budhimal (H.B. No. 144), then crossing the Langiana Drain, then again moving towards south along the eastern revenue boundary of village Budhimal (H.B. No. 144), North Eastern revenue boundary of village Wattu (H.B. No. 97), and village Motle Wala (H.B. No. 96), then crossing the Chauntra Minor, the Sirhind Feeder Canal, and the Rajasthan Feeder Canal, then again moving towards south along the eastern revenue boundary of village Motle Wala (H.B. No. 96), then moving towards south-east, then north-east, and then again south-east along the eastern revenue boundary of village Chak Motle Wala (H.B. No. 95), then crossing the Faridkot Distributary, then again moving towards south-east along the eastern revenue boundary of village Chak Motle Wala (H.B. No. 95), up to point 'C', which is the common meeting point of the revenue boundaries of village Chak Motle Wala (H.B. No. 95) of this Local Planning Area Sri Muktsar Sahib Extension, village Chak Kalyan (H.B. No. 101) of Local Planning Area

Sadiq, and village Madahar Kalan (H.B. No. 94) of Master Plan Sri Muktsar Sahib.

**South:**

Thence from point 'C', moving towards west along the revenue boundary of Master Plan Sri Muktsar Sahib as well as the southern revenue boundary of village Chak Motle Wala (H.B. No.95), then moving towards north along the western revenue boundary of village Chak Motle Wala (H.B. No.95), then crossing the Faridkot Distributary, then again moving towards north along the western revenue boundary of village Chak Motle Wala (H.B. No.95), then moving towards south-west along the southern revenue boundary of village Motlewala (H.B. No. 96), then crossing the Wattu Minor, then again moving towards west and then north-west along the southern revenue boundary of village Motlewala (H.B. No. 96), then moving towards south-west along the southern revenue boundary of village Wattu (H.B. No. 97), then moving towards south-east, then south, along the eastern revenue boundary of village Baja Madahar (H.B. No. 99), crossing Faridkot distributary, then moving towards south, then west, then north-west along the southern revenue boundary of village Baja Madahar (H.B. No. 99), then crossing Sirhind feeder- Rajasthan feeder, Chauntra Minor, then again moving towards north-west along the south-western revenue boundary of village Baja Madahar (H.B. No. 99) then moving towards west along the southern revenue boundary of village Chak Baja Madahar (H.B. No. 98), then moving towards south-west along the southern revenue boundary of village Jamuana (H.B. No. 101), then moving towards south-west along the south-eastern revenue boundary of village Takhat Malana (H.B. No. 102), then crossing Chauntra Minor, then moving towards south-west and then north-west again crossing Chauntra Minor, then again moving towards north-west along the southern revenue boundary of village Takhat Malana (H.B. No. 102), and then moving towards north west along the eastern revenue boundary of village Sangrana (H.B. No. 141), then moving towards west along the southern revenue boundary of village Sangrana (H.B. No. 141), then crossing the Chauntra Minor again, then again moving towards south-west, north-west along the southern revenue boundary of village Sangrana (H.B. No. 141), then crossing the Chauntra Minor once more, then again moving towards north-west along the southern revenue boundary of village Sangrana (H.B. No. 141), then moving towards south-west and then north-west along the southern revenue boundary of village Mar Mallu (H.B. No. 140), then crossing the 2L Mudki Minor, then again moving towards north-west along the southern revenue boundary of village Mar Mallu (H.B. No. 140), then moving towards west along the southern revenue boundary of village Jaseana (H.B. No. 133), then crossing the Firozpur-Sri Muktsar Sahib Road (NH-354), then again moving towards west and then north-west along the southern revenue boundary of village Jaseana (H.B. No.

133), then moving towards west along the southern revenue boundary of village Gulabewala (H.B. No. 132), then crossing the 2L Mudki Minor again, then again moving towards south west and then west along the southern revenue boundary of village Gulabewala (H.B. No. 132), then crossing the Sri Muktsar Sahib-Guru Har Sahai Road (MktODR-33), then again moving towards west along the southern revenue boundary of village Gulabewala (H.B. No. 132), then crossing the 2L Mudki Minor once again, then again moving towards west along the southern revenue boundary of village Gulabewala (H.B. No. 132), then moving towards south-west along the eastern revenue boundary of village Chak Attari Saddarwala (H.B. No. 128), then crossing the 2L Mudki Minor once more, then again moving towards south-west along the eastern revenue boundary of village Chak Attari Saddarwala (H.B. No. 128), then moving towards west and then north-west along the southern and western revenue boundaries of village Chak Attari Saddarwala (H.B. No. 128), then again moving towards south-west along the southern revenue boundary of village Fattanwala (H.B. No. 127), then crossing Jalalabad-Sri Muktsar Sahib Road NH-754, then again moving towards south west along the southern revenue boundary of village Fattanwala (H.B. No. 127), while crossing the 2L Mudki Minor once again, then again moving towards west, along the southern revenue boundary of village Fattanwala (H.B. No. 127), then crossing Jalalabad-Sri Muktsar Sahib Road (NH-754), then again moving towards North-west along the southern revenue boundary of village Fattanwala (H.B. No. 127) up to point 'D', which is the common meeting point of village Fattanwala (H.B. No. 127) of Local Planning Area Sri Muktsar Sahib Extension, village Akalgarh (H.B. No. 114) of Local Planning Area Malout, and village Ladhu Wal Uttar (H.B. No. 125) of Local Planning Area Jalalabad.

West

Starting from point 'D', moving towards north-west and then north-east along the western revenue boundary of village Chak Kala Singhwala (H.B. No. 126) as well as along revenue boundary of District Sri Muktsar Sahib-District Fazilka, then moving towards north along the western revenue boundary of village Roranwali (H.B. No. 122) as well as of District Sri Muktsar Sahib-District Fazilka, then crossing the Kalewal Distributary and again moving towards north along the western revenue boundary of village Roranwali (H.B. No. 122) as well as of District Sri Muktsar Sahib-District Fazilka, then moving towards east along the northern revenue boundaries of village Roranwali (H.B. No. 122), then revenue boundary of village Chak Jawahar Singhwala (H.B. No. 130) as well as of District Sri Muktsar Sahib-District Firozpur, then moving towards north along the western revenue boundary of village Ranjitgarh (H.B. No. 159), then crossing the Tarobri Drain and again moving towards north along the western revenue boundary of village Ranjitgarh (H.B. No. 159) as well as of District Sri

Muktsar Sahib-District Firozpur, then moving towards north-east along the northern revenue boundary of village Ranjitgarh (H.B. No. 159) as well as of District Sri Muktsar Sahib-District Firozpur, then crossing the Sri Muktsar Sahib-Guru Har Sahai Road (MktODR-33), then again moving towards north-east along the northern revenue boundary of village Ranjitgarh (H.B. No. 159) as well as of District Sri Muktsar Sahib-District Firozpur, then moving towards south-east along the northern revenue boundary of village Ranjitgarh (H.B. No. 159) as well as of District Sri Muktsar Sahib-District Firozpur, then crossing the Eastern Canal (Main Branch) and the Bikaner (Gang) Canal, then moving towards north-east along the northern revenue boundaries of village Nurpur Kirpalke (H.B. No. 135), village Shivpura (H.B. No. 136) as well as of District Sri Muktsar Sahib-District Firozpur, then crossing the Golewala Drain, then again moving towards north-east along the north-western revenue boundary of village Kanianwali (H.B. No. 150) as well as of District Sri Muktsar Sahib-District Firozpur, then moving towards north-west along the western revenue boundary of village Jagat Singhwala (H.B. No. 154) then crossing the Golewala Drain, then moving towards north-west crossing Bikaner (Gang) Canal and Eastern Canal (Main Branch), then moving towards north-east along the western and Northern revenue boundary of village Jagat Singhwala (H.B. No. 154) as well as of District Sri Muktsar Sahib-District Firozpur, then crossing the Eastern Canal main branch again, then again moving towards east, then crossing Golewala Drain again then moving towards North along the Northern revenue boundary of village Jagat Singhwala (H.B. No. 154) as well as of District Sri Muktsar Sahib-District Firozpur up to point 'A', which is the starting point.

The boundaries of Local Planning Area, Sri Muktsar Sahib Extension are specifically shown on Drawing No. DTP (MKS) 15/2024, Dated 19-11-2024. All the provisions laid down u/s 56(2) of "The Punjab Regional and Town Planning and Development Act, 1995" and all the concerned rules framed under the Act have been taken into consideration.


Chandigarh  
The 21<sup>st</sup> January, 2025

**RAHUL TEWARI**  
Principal Secretary, Government of Punjab  
Department of Housing and Urban Development

**LIST OF VILLAGES AND TOWNS  
FALLING WITHIN LOCAL PLANNING AREA, SRI MUKTSAR SAHIB  
EXTENSION, DISTRICT SRI MUKTSAR SAHIB**

Sr. No.	Name of Village	Hadbast Number	Population as per Census 2011	Area in Hectares as per Census 2011
1	Chak Motlewala	95	681	194
2	Motle Wala	96	1157	278
3	Wattu	97	1561	820
4	Chak Baja Madahar	98	457	325
5	Jamuana	101	697	367
6	Roranwali	122	1566	826
7	Chak Kala Singhwala	126	1770	1026
8	Fattanwala	127	2413	1059
9	Chak Attari Saddarwala	128	954	418
10	Attari	129	800	514
11	Chak Jawahar Singhwala	130	1550	1244
12	Virvianwali	131	2007	1032
13	Gulabewala	132	2013	1515
14	Jaseana	133	1687	789
15	Mangatker	134	1148	529
16	Nurpur Kirpalke	135	1360	938
17	Shivpura	136	911	629
18	Landaroda	137	1053	652
19	Najabat Kokrian	138	190	303
20	Lubhanianwali	139	1956	1405
21	Mar Mallu	140	832	517
22	Sangrana	141	2146	998
23	Sakanwali	142	1430	720
24	Jandoke	143	1585	798
25	Budhimal	144	774	443
26	Chak Dohak	145	127	285
27	Dohak	146	2473	870
28	Randhawa	147	297	272
29	Wangal	148	517	520
30	Sheerwali	149	3169	1428
31	Kanianwali	150	3984	1472
32	Bhangewala	151	1850	1129
33	Maan Singhwala	152	3379	975
34	Mukand Singhwala	153	1962	950
35	Jagat Singhwala	154	1358	740
36	Ranjitgarh	159	2205	1163
37	Baja Madahar	99	1511	548
38	Takhat Malana	102	456	271
<b>Total</b>			<b>55,986</b>	<b>28,962</b>

Sd/-  
Sandeep Kumar  
District Town Planner (P&R)  
Sri Muktsar Sahib





ਪੰਜਾਬ ਸਰਕਾਰ  
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ  
(ਮਕਾਨ ਉਸਾਰੀ-1 ਸ਼ਾਖਾ)

ਅਧਿਸੂਚਨਾ

ਮਿਤੀ 7 ਫਰਵਰੀ, 2025

ਨੰ. H-U-11022/28/2024-4H1/I/1029564/25.- ਜਦੋਂ ਕਿ ਪੰਜਾਬ ਦੇ ਰਾਜਪਾਲ ਨੂੰ ਇਹ ਜਾਪਦਾ ਹੈ ਕਿ ਪਹਿਲਾਂ ਹੀ ਅਧਿਸੂਚਿਤ ਮਾਸਟਰ ਪਲੈਨ, ਸ਼੍ਰੀ ਮੁਕਤਸਰ ਸਾਹਿਬ (ਨੋਟੀਫਿਕੇਸ਼ਨ ਨੰ: 2984-95-ਸੀਟੀਪੀ(ਪਬ)/ਐਸਐਮ-65, ਮਿਤੀ 02.07.2015 ਜਿਸ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ 41 ਪਿੰਡ, ਨਗਰ ਕੌਂਸਲ ਸ਼੍ਰੀ ਮੁਕਤਸਰ ਸਾਹਿਬ ਅਤੇ ਨਗਰ ਪੰਚਾਇਤ ਬਰੀਵਾਲਾ ਸ਼ਾਮਲ ਹਨ), ਦੇ ਨਾਲ ਲੱਗਦੇ ਖੇਤਰ ਦੇ ਤੇਜ਼ੀ ਨਾਲ ਵਾਧੇ ਦੀ ਚੋਣੌਤੀ ਨੂੰ ਪੂਰਾ ਕਰਨ ਲਈ ਅਤੇ ਇਸਦੇ ਵਿਆਪਕ ਯੋਜਨਾਬੱਧ ਅਤੇ ਨਿਯਮਤ ਵਿਕਾਸ ਲਈ ਇੱਕ ਕਾਰਜਸ਼ੀਲ ਢਾਂਚਾ ਪ੍ਰਦਾਨ ਕਰਨ ਲਈ ਸ਼੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦਾ ਵਿਧਾਨਿਕ ਮਾਸਟਰ ਪਲੈਨ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮਾਸਟਰ ਪਲੈਨ ਸ਼੍ਰੀ ਮੁਕਤਸਰ ਸਾਹਿਬ ਅਤੇ ਇਸ ਦੇ ਆਸ-ਪਾਸ ਦੇ ਖੇਤਰ ਨੂੰ ਸੁਚਾਰੂ ਢੰਗ ਨਾਲ ਵਿਕਸਤ ਕਰਨ ਅਤੇ "ਪੰਜਾਬ ਰਿਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ, 1995" ਅਧੀਨ ਇਸ ਦਾ ਮਾਸਟਰ ਪਲੈਨ ਤਿਆਰ ਕਰਨ ਲਈ, ਪੰਜਾਬ ਦੇ ਰਾਜਪਾਲ ਨੇ "ਪੰਜਾਬ ਰਿਜਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ, 1995" ਦੀ ਧਾਰਾ 56 ਦੀ ਉਪ ਧਾਰਾ (1) ਅਧੀਨ ਲੋਕਲ ਪਲੈਨਿੰਗ ਏਰੀਆ ਸ਼੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦਾ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਕੀਤੀ ਹੈ। ਸਥਾਨਕ ਯੋਜਨਾਬੰਦੀ ਖੇਤਰ ਸ਼੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਲਈ ਪ੍ਰਸਤਾਵਿਤ ਕੁੱਲ ਰਕਬਾ 28,962 ਹੈਕਟੇਅਰ (71,567 ਏਕੜ) ਹੈ। 38 ਪਿੰਡਾਂ ਅਧੀਨ ਆਉਂਦੀ 55,986 ਦੀ ਅਬਾਦੀ ਵਾਲੇ ਸਥਾਨਕ ਯੋਜਨਾਬੰਦੀ ਖੇਤਰ, ਸ਼੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦੀ ਹੱਦਾਂ ਦੀ ਅਨੁਸੂਚੀ ਹੇਠ ਲਿਖੇ ਅਨੁਸਾਰ ਹੈ:-

ਹੱਦ ਦੀ ਅਨੁਸੂਚੀ

ਉੱਤਰ:- ਬਿੰਦੂ ਏ ਤੋਂ ਸ਼ੁਰੂ ਹੋ ਕੇ, ਜੋ ਕਿ ਸਥਾਨਕ ਯੋਜਨਾਬੰਦੀ ਖੇਤਰ ਸ਼੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦੇ ਪਿੰਡ ਜਗਤ ਸਿੰਘਵਾਲਾ (ਹ.ਬ. ਨੰ. 154), ਸਥਾਨਕ ਯੋਜਨਾਬੰਦੀ ਖੇਤਰ ਸਾਦਿਕ ਦੇ ਪਿੰਡ ਪਿੰਡੀ ਬਲੋਚਾਂ (ਹ.ਬ. ਨੰ.38), ਅਤੇ ਸਥਾਨਕ ਯੋਜਨਾਬੰਦੀ ਖੇਤਰ ਗੁਰੂ ਹਰ ਸਹਾਇ ਦੇ ਪਿੰਡ ਸ਼ਤੀਆ ਵਾਲਾ (ਹ.ਬ. ਨੰ. 38) ਦਾ ਸਾਂਝਾ ਮਿਲਣ ਵਾਲਾ ਸਥਾਨ ਹੈ। ਫਿਰ ਤਜਵੀਜਤ ਸਥਾਨਕ ਯੋਜਨਾਬੰਦੀ ਖੇਤਰ ਸਾਦਿਕ ਦੀ ਦੱਖਣੀ ਸੀਮਾਂ ਦੇ ਨਾਲ-ਨਾਲ ਜ਼ਿਲ੍ਹਾ ਫਰੀਦਕੋਟ ਅਤੇ ਸ਼੍ਰੀ ਮੁਕਤਸਰ ਸਾਹਿਬ ਦੀ ਹੱਦ ਦੇ ਨਾਲ-ਨਾਲ ਅਤੇ ਪਿੰਡ ਜਗਤ ਸਿੰਘ ਵਾਲਾ ਦੀ ਉੱਤਰੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਚੱਲਦੇ ਹੋਏ ਪਿੰਡ ਮੁਕੰਦ ਸਿੰਘਵਾਲਾ (ਹ.ਬ. ਨੰ. 153) ਦੀ ਉੱਤਰੀ ਮਾਲ ਸੀਮਾਂ ਦੇ ਨਾਲ ਦੱਖਣ ਪੂਰਬ ਵੱਲ ਵਧਦੇ ਹੋਏ, ਫਿਰ ਗੋਲੇਵਾਲਾ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ, ਦੁਬਾਰਾ ਫਿਰ ਪਿੰਡ ਮੁਕੰਦ ਸਿੰਘਵਾਲਾ (ਹ.ਬ. ਨੰ. 153) ਅਤੇ ਪਿੰਡ ਮਾਨ ਸਿੰਘਵਾਲਾ (ਹ.ਬ. ਨੰ. 152) ਦੀ ਉੱਤਰੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ ਸ਼੍ਰੀ ਮੁਕਤਸਰ ਸਾਹਿਬ-ਫਿਰੋਜ਼ਪੁਰ ਰੋਡ (ਐਨ.ਐਚ-354) ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਮਾਨ ਸਿੰਘਵਾਲਾ (ਹ.ਬ. ਨੰ. 152) ਦੀ ਉੱਤਰੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ ਮੁੱਦਕੀ ਡਰੇਨ ਪਾਰ ਕਰਦੇ ਹੋਏ, ਫਿਰ ਪਿੰਡ ਮਾਨ ਸਿੰਘਵਾਲਾ (ਹ.ਬ.ਨੰ. 152) ਦੀ ਉੱਤਰੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ 1 ਆਰ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਮਾਨ ਸਿੰਘਵਾਲਾ (ਹ.ਬ. ਨੰ.152) ਦੀ ਉੱਤਰੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ ਪਿੰਡ ਡੋਹਕ (ਹ.ਬ. ਨੰ.146) ਦੀ ਉੱਤਰੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਅਤੇ ਫਿਰ ਉੱਤਰ-ਪੂਰਬ ਵੱਲ ਵਧਦੇ ਹੋਏ, ਬਿੰਦੂ ਬੀ ਤੱਕ, ਜੋ ਕਿ ਸਥਾਨਕ



ਯੋਜਨਾਬੰਦੀ ਖੇਤਰ ਸ੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦੇ ਪਿੰਡ ਡੋਹਕ (ਹ.ਬ. ਨੰ.146), ਸਥਾਨਕ ਯੋਜਨਾਬੰਦੀ ਖੇਤਰ ਸਾਦਿਕ ਦੇ ਪਿੰਡ ਢਾਬ ਸ਼ੇਰ ਸਿੰਘਵਾਲਾ (ਹ.ਬ. ਨੰ. 63) ਅਤੇ ਪਿੰਡ ਸੁਖਣਵਾਲਾ (ਹ.ਬ. ਨੰ. 64) ਦੇ ਮਾਲ ਹੱਦਾਂ ਦਾ ਸਾਂਝਾ ਮਿਲਾਣ ਬਿੰਦੂ ਹੈ।

**ਪੂਰਬ:-** ਫਿਰ ਬਿੰਦੂ ਬੀ ਤੋਂ, ਪਿੰਡ ਡੋਹਕ (ਹ.ਬ. ਨੰ. 146) ਦੀ ਪੂਰਬੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ ਪਿੰਡ ਚੱਕ ਡੋਹਕ (ਹ.ਬ. ਨੰ. 145) ਦੀ ਪੂਰਬੀ ਮਾਲ ਸੀਮਾਂ ਦੇ ਨਾਲ ਦੱਖਣ-ਪੂਰਬ ਵੱਲ ਅਤੇ ਫਿਰ ਪੂਰਬ ਵੱਲ ਵਧਦੇ ਹੋਏ, ਫਿਰ ਮੁੱਦਕੀ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ, ਪਿੰਡ ਚੱਕ ਡੋਹਕ (ਹ.ਬ. ਨੰ. 145) ਦੀ ਪੂਰਬੀ ਮਾਲ ਸੀਮਾਂ ਦੇ ਨਾਲ-ਨਾਲ ਪਹਿਲਾ ਪੂਰਬ ਅਤੇ ਫਿਰ ਦੱਖਣ ਵੱਲ ਵਧਦੇ ਹੋਏ, ਫਿਰ ਦੁਬਾਰਾ ਪਿੰਡ ਬੁੱਢੀਮਲ (ਹ.ਬ. ਨੰ. 144) ਦੀ ਪੂਰਬੀ ਮਾਲ ਸੀਮਾਂ ਦੇ ਨਾਲ ਦੱਖਣ ਵੱਲ ਵਧਦੇ ਹੋਏ, ਫਿਰ ਲੰਗਿਆਣਾ ਡਰੇਨ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਬੁੱਢੀਮਲ (ਹ.ਬ. ਨੰ. 144), ਦੀ ਪੂਰਬੀ ਮਾਲ ਸੀਮਾਂ, ਪਿੰਡ ਵੱਟੂ (ਹ.ਬ. ਨੰ. 97) ਅਤੇ ਪਿੰਡ ਮੋਤਲੇ ਵਾਲਾ (ਹ.ਬ. ਨੰ. 96) ਦੀ ਉਤਰੀ ਪੂਰਬੀ ਮਾਲ ਸੀਮਾਂ ਦੇ ਨਾਲ ਦੱਖਣ ਵੱਲ ਵਧਦੇ ਹੋਏ, ਫਿਰ ਚੌਤਰਾ ਮਾਈਨਰ, ਸਰਹਿੰਦ ਫੀਡਰ ਅਤੇ ਰਾਜਸਥਾਨ ਫੀਡਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਮੋਤਲੇ ਵਾਲਾ (ਹ.ਬ. ਨੰ. 96) ਦੀ ਪੂਰਬੀ ਮਾਲ ਸੀਮਾਂ ਦੇ ਨਾਲ ਦੱਖਣ ਵੱਲ ਵਧਦੇ ਹੋਏ, ਫਿਰ ਪਿੰਡ ਚੱਕ ਮੋਤਲੇ ਵਾਲਾ (ਹ.ਬ. ਨੰ. 95) ਦੀ ਪੂਰਬੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ, ਉਤਰ-ਪੂਰਬ ਅਤੇ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ ਫਰੀਦਕੋਟ ਡਿਸਟਰੀਬਿਊਟਰੀ ਪਾਰ ਕਰਦੇ ਹੋਏ, ਫਿਰ ਪਿੰਡ ਚੱਕ ਮੋਤਲੇ ਵਾਲਾ (ਹ.ਬ. ਨੰ. 95) ਦੀ ਪੂਰਬੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਬਿੰਦੂ 'ਸੀ' ਤੱਕ, ਜੋ ਕਿ ਸਥਾਨਕ ਯੋਜਨਾਬੰਦੀ ਖੇਤਰ ਸ੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦੇ ਪਿੰਡ ਚੱਕ ਮੋਤਲੇ ਵਾਲਾ (ਹ.ਬ. ਨੰ. 95) ਅਤੇ ਸਥਾਨਕ ਯੋਜਨਾਬੰਦੀ ਖੇਤਰ ਸਾਦਿਕ ਦੇ ਪਿੰਡ ਚੱਕ ਕਲਿਆਣ (ਹ.ਬ. ਨੰ. 101), ਅਤੇ ਨੋਟੀਫਾਈਡ ਮਾਸਟਰ ਪਲੈਨ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਮਡਾਹਰ ਕਲਾਂ (ਹ.ਬ. ਨੰ. 94) ਦੀਆਂ ਮਾਲ ਹੱਦਾਂ ਦਾ ਸਾਂਝਾ ਮਿਲਾਣ ਬਿੰਦੂ ਹੈ।

**ਦੱਖਣ:-** ਫਿਰ ਬਿੰਦੂ ਸੀ ਤੋਂ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਅੰਦਰ, ਮਾਸਟਰ ਪਲੈਨ ਸ੍ਰੀ ਮੁਕਤਸਰ ਸਾਹਿਬ ਦੀ ਮਾਲ ਸੀਮਾਂ ਅਤੇ ਪਿੰਡ ਚੱਕ ਮੋਤਲੇ ਵਾਲਾ (ਹ.ਬ. ਨੰ. 95) ਦੀ ਦੱਖਣੀ ਮਾਲ ਸੀਮਾਂ ਦੇ ਨਾਲ-ਨਾਲ ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਚੱਕ ਮੋਤਲੇ ਵਾਲਾ (ਹ.ਬ. ਨੰ. 95) ਦੀ ਪੱਛਮੀ ਮਾਲ ਸੀਮਾਂ ਦੇ ਨਾਲ-ਨਾਲ ਉਤਰ ਵੱਲ ਵਧਦੇ ਹੋਏ, ਫਿਰ ਫਰੀਦਕੋਟ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਚੱਕ ਮੋਤਲੇ ਵਾਲਾ (ਹ.ਬ. ਨੰ. 95) ਦੀ ਪੱਛਮੀ ਮਾਲ ਸੀਮਾਂ ਦੇ ਨਾਲ ਉਤਰ ਵੱਲ ਵਧਦੇ ਹੋਏ, ਫਿਰ ਪਿੰਡ ਮੋਤਲੇਵਾਲਾ (ਹ.ਬ. ਨੰ. 96) ਦੀ ਦੱਖਣੀ ਮਾਲ ਸੀਮਾਂ ਦੇ ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਵੱਟੂ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਮੋਤਲੇਵਾਲਾ (ਹ.ਬ. ਨੰ.96) ਦੀ ਦੱਖਣੀ ਮਾਲ ਸੀਮਾਂ ਦੇ ਨਾਲ-ਨਾਲ ਪੱਛਮ ਅਤੇ ਫਿਰ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਵੱਟੂ (ਹ.ਬ. ਨੰ. 97) ਦੀ ਦੱਖਣੀ ਮਾਲ ਸੀਮਾਂ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਬਾਜਾ ਮਡਾਹਰ (ਹ.ਬ. ਨੰ. 99) ਦੀ ਪੂਰਬੀ ਸੀਮਾਂ ਦੇ ਨਾਲ, ਫਿਰ ਦੱਖਣ-ਪੂਰਬ ਵੱਲ ਫਿਰ ਦੱਖਣ ਵੱਲ ਵਧਦੇ ਹੋਏ, ਫਿਰ ਫਰੀਦਕੋਟ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ, ਪਿੰਡ ਬਾਜਾ ਮਡਾਹਰ (ਹ.ਬ. ਨੰ. 99) ਦੀ ਦੱਖਣੀ ਮਾਲ ਸੀਮਾਂ ਦੇ ਨਾਲ ਦੱਖਣ ਵੱਲ, ਫਿਰ ਪੱਛਮ ਵੱਲ, ਫਿਰ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਸਰਹਿੰਦ ਫੀਡਰ, ਰਾਜਸਥਾਨ ਫੀਡਰ, ਚੌਤਰਾ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਬਾਜਾ ਮਡਾਹਰ (ਹ.ਬ. ਨੰ. 99) ਦੀ ਦੱਖਣ-ਪੱਛਮੀ ਮਾਲ ਸੀਮਾਂ ਦੇ ਨਾਲ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਚੱਕ ਬਾਜਾ ਮਡਾਹਰ

(ਹ.ਬ. ਨੰ. 98), ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਜਮੂਆਣਾ (ਹ.ਬ. ਨੰ. 101) ਦੀ ਦੱਖਣੀ ਮਾਲ ਸੀਮਾ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਤਖਤ ਮੱਲਾਣਾ (ਹ.ਬ. ਨੰ. 102) ਦੀ ਦੱਖਣ-ਪੂਰਬੀ ਮਾਲ ਸੀਮਾ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਚੌਤਰਾ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਦੱਖਣ-ਪੱਛਮ ਵੱਲ ਵਧਦੇ ਹੋਏ ਅਤੇ ਫਿਰ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਚੌਤਰਾ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਤਖਤ ਮੱਲਾਣਾ (ਹ.ਬ. ਨੰ. 102) ਦੀ ਦੱਖਣੀ ਮਾਲ ਸੀਮਾ ਦੇ ਨਾਲ ਉਤਰ-ਪੱਛਮ ਵੱਲ ਵਧਦੇ ਹੋਏ ਫਿਰ ਪਿੰਡ ਸੰਗਰਾਣਾ (ਹ.ਬ. ਨੰ. 141) ਦੀ ਪੂਰਬੀ ਮਾਲ ਸੀਮਾ ਦੇ ਨਾਲ ਦੱਖਣ ਵੱਲ ਵਧਦੇ ਹੋਏ, ਫਿਰ ਪਿੰਡ ਸੰਗਰਾਣਾ (ਹ.ਬ. ਨੰ. 141) ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਵੱਲ ਵਧਦੇ ਹੋਏ, ਚੌਤਰਾ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਸੰਗਰਾਣਾ (ਹ.ਬ.ਨੰ.141) ਦੀ ਦੱਖਣੀ ਮਾਲ ਸੀਮਾ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਉਤਰ-ਪੱਛਮ ਵਧਦੇ ਹੋਏ, ਫਿਰ ਦੁਬਾਰਾ ਚੌਤਰਾ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਸੰਗਰਾਣਾ (ਹ.ਬ. ਨੰ. 141) ਦੀ ਦੱਖਣੀ ਮਾਲ ਸੀਮਾ ਦੇ ਨਾਲ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਮੜ ਮੱਲੂ (ਹ.ਬ.ਨੰ.140) ਦੀ ਦੱਖਣੀ ਮਾਲ ਸੀਮਾ ਦੇ ਨਾਲ ਦੱਖਣ-ਪੱਛਮ ਵੱਲ ਅਤੇ ਫਿਰ ਉਤਰ-ਪੱਛਮ ਵੱਲ ਵਧਦੇ ਹੋਏ, 2 ਐਲ ਮੁੱਦਕੀ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਮੜ ਮੱਲੂ (ਹ.ਬ. ਨੰ. 140) ਦੀ ਦੱਖਣੀ ਮਾਲ ਸੀਮਾ ਦੇ ਨਾਲ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਜੱਸੇਆਣਾ (ਹ.ਬ. ਨੰ.133) ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਵੱਲ ਵਧਦੇ ਹੋਏ, ਫਿਰ ਫਿਰੋਜ਼ਪੁਰ-ਸ਼੍ਰੀ ਮੁਕਤਸਰ ਸਾਹਿਬ ਰੋਡ (ਐਨ.ਐਚ-354) ਪਾਰ ਕਰਦੇ ਹੋਏ, ਫਿਰ ਪਿੰਡ ਜੱਸੇਆਣਾ (ਹ.ਬ. ਨੰ. 133) ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਅਤੇ ਫਿਰ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਗੁਲਾਬੇਵਾਲਾ (ਹ.ਬ. ਨੰ. 132) ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਵੱਲ ਵਧਦੇ ਹੋਏ, ਫਿਰ ਦੁਬਾਰਾ 2ਐਲ ਮੁੱਦਕੀ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਗੁਲਾਬੇਵਾਲਾ (ਹ.ਬ. ਨੰ. 132) ਦੀ ਦੱਖਣੀ ਮਾਲ ਸੀਮਾ ਦੇ ਨਾਲ-ਨਾਲ ਦੱਖਣ-ਪੱਛਮ ਅਤੇ ਫਿਰ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਸ਼੍ਰੀ ਮੁਕਤਸਰ ਸਾਹਿਬ-ਗੁਰੂ ਹਰਸਹਾਏ ਰੋਡ (MktODR-33) ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਗੁਲਾਬੇਵਾਲਾ (ਹ.ਬ. ਨੰ. 132) ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਵੱਲ ਵਧਦੇ ਹੋਏ, ਫਿਰ 2ਐਲ ਮੁੱਦਕੀ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਗੁਲਾਬੇਵਾਲਾ (ਹ.ਬ. ਨੰ.132) ਦੀ ਦੱਖਣੀ ਮਾਲ ਸੀਮਾ ਦੇ ਨਾਲ ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਚੱਕ ਅਟਾਰੀ ਸਦਰਵਾਲਾ (ਹ.ਬ. ਨੰ.128) ਦੀ ਪੂਰਬੀ ਮਾਲ ਸੀਮਾ ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ 2ਐਲ ਮੁੱਦਕੀ ਮਾਈਨਰ ਨੂੰ ਇੱਕ ਵਾਰ ਫਿਰ ਪਾਰ ਕਰਦੇ ਹੋਏ, ਫਿਰ ਪਿੰਡ ਚੱਕ ਅਟਾਰੀ ਸਦਰਵਾਲਾ (ਹ.ਬ. ਨੰ.128) ਦੀ ਪੂਰਬੀ ਮਾਲ ਸੀਮਾ ਦੇ ਨਾਲ-ਨਾਲ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਚੱਕ ਅਟਾਰੀ ਸਦਰਵਾਲਾ (ਹ.ਬ.ਨੰ.128) ਦੀ ਪੱਛਮੀ ਮਾਲ ਸੀਮਾ ਦੇ ਨਾਲ-ਨਾਲ ਪਹਿਲਾਂ ਪੱਛਮ ਅਤੇ ਫਿਰ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਜਲਾਲਾਬਾਦ-ਸ਼੍ਰੀ ਮੁਕਤਸਰ ਸਾਹਿਬ (ਐਨ.ਐਚ-754) ਨੂੰ ਪਾਰ ਕਰਦੇ ਹੋਏ, ਫਿਰ ਦੱਖਣ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਫੱਤਣਵਾਲਾ (ਹ.ਬ. ਨੰ.127) ਦੀ ਦੱਖਣੀ ਮਾਲ ਸੀਮਾ ਦੇ ਨਾਲ-ਨਾਲ ਪੱਛਮ ਵੱਲ ਵਧਦੇ ਹੋਏ, ਫਿਰ 2ਐਲ ਮੁੱਦਕੀ ਮਾਈਨਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਫੱਤਣਵਾਲਾ (ਹ.ਬ. ਨੰ. 127) ਦੀ ਦੱਖਣੀ ਮਾਲ ਸੀਮਾ ਦੇ ਨਾਲ-ਨਾਲ ਪੱਛਮ ਵੱਲ ਵਧਦੇ ਹੋਏ, ਫਿਰ ਜਲਾਲਾਬਾਦ-ਸ਼੍ਰੀ ਮੁਕਤਸਰ ਸਾਹਿਬ ਰੋਡ (ਐਨ.ਐਚ-754) ਨੂੰ ਪਾਰ ਕਰਕੇ, ਫਿਰ ਪਿੰਡ ਫੱਤਣਵਾਲਾ (ਹ.ਬ. ਨੰ.127) ਦੀ ਦੱਖਣੀ ਮਾਲ ਸੀਮਾ ਦੇ ਨਾਲ ਉਤਰ-ਪੱਛਮ ਵੱਲ ਵਧਦੇ ਹੋਏ ਬਿੰਦੂ ਡੀ ਤੱਕ, ਜੋ ਕਿ ਸਥਾਨਕ ਯੋਜਨਾਬੰਦੀ ਖੇਤਰ ਸ਼੍ਰੀ ਮੁਕਤਸਰ ਸਾਹਿਬ ਐਕਸਪ੍ਰੈਸਵੇਅ ਦੇ ਪਿੰਡ ਫੱਤਣਵਾਲਾ (ਹ.ਬ. ਨੰ.127), ਸਥਾਨਕ ਯੋਜਨਾਬੰਦੀ ਖੇਤਰ ਮਲੋਟ ਦੇ ਪਿੰਡ ਅਕਾਲਗੜ

(ਹ.ਬ. ਨੰ.114) ਅਤੇ ਸਥਾਨਕ ਯੋਜਨਾਬੰਦੀ ਖੇਤਰ ਜਲਾਲਾਬਾਦ ਦੇ ਪਿੰਡ ਲੱਧੂ ਵਾਲ ਉਤਾੜ (ਹ.ਬ. ਨੰ.127) ਦੀਆਂ ਮਾਲ ਹੱਦਾਂ ਦਾ ਸਾਂਝਾ ਮਿਲਾਣ ਬਿੰਦੂ ਹੈ।

ਪੱਛਮ:-

ਫਿਰ ਬਿੰਦੂ ਡੀ ਤੋਂ ਸ਼ੁਰੂ ਹੋ ਕੇ, ਪਿੰਡ ਚੱਕ ਕਾਲਾ ਸਿੰਘਵਾਲਾ (ਹ.ਬ. ਨੰ.126) ਦੀ ਪੱਛਮੀ ਮਾਲ ਸੀਮਾਂ ਦੇ ਨਾਲ-ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਾਜ਼ਿਲਕਾ ਦੀ ਮਾਲ ਸੀਮਾਂ ਦੇ ਨਾਲ-ਨਾਲ ਉਤਰ-ਪੱਛਮ ਵੱਲ ਅਤੇ ਫਿਰ ਉਤਰ-ਪੂਰਬ ਵੱਲ ਵਧਦੇ ਹੋਏ, ਫਿਰ ਪਿੰਡ ਰੋੜਾਂਵਾਲੀ (ਹ.ਬ. ਨੰ.122) ਦੀ ਪੱਛਮੀ ਮਾਲ ਸੀਮਾਂ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਾਜ਼ਿਲਕਾ ਦੀ ਮਾਲ ਸੀਮਾਂ ਦੇ ਨਾਲ ਉਤਰ ਵੱਲ, ਫਿਰ ਕਾਲੇਵਾਲਾ ਡਿਸਟਰੀਬਿਊਟਰੀ ਨੂੰ ਪਾਰ ਕਰਦੇ ਹੋਏ ਅਤੇ ਫਿਰ ਪਿੰਡ ਰੋੜਾਂਵਾਲੀ (ਹ.ਬ. ਨੰ.122) ਦੀ ਪੱਛਮੀ ਮਾਲ ਸੀਮਾਂ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਾਜ਼ਿਲਕਾ ਦੀ ਮਾਲ ਸੀਮਾਂ ਦੇ ਨਾਲ-ਨਾਲ ਉਤਰ ਵੱਲ ਵਧਦੇ ਹੋਏ, ਫਿਰ ਪਿੰਡ ਰੋੜਾਂਵਾਲੀ (ਹ.ਬ. ਨੰ.122) ਅਤੇ ਪਿੰਡ ਚੱਕ ਜਵਾਹਰ ਸਿੰਘਵਾਲਾ (ਹ.ਬ. ਨੰ.130) ਦੀ ਉਤਰੀ ਮਾਲ ਸੀਮਾਂ ਦੇ ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਪੂਰਬ ਵੱਲ ਵਧਦੇ ਹੋਏ, ਫਿਰ ਪਿੰਡ ਰਣਜੀਤਗੜ (ਹ.ਬ. ਨੰ.159) ਦੀ ਪੱਛਮੀ ਮਾਲ ਸੀਮਾਂ ਦੇ ਨਾਲ ਉਤਰ ਵੱਲ ਵਧਦੇ ਹੋਏ, ਫਿਰ ਤਰੋਬਤੀ ਡਰੇਨ ਨੂੰ ਪਾਰ ਕਰਦੇ ਹੋਏ, ਅਤੇ ਫਿਰ ਪਿੰਡ ਰਣਜੀਤਗੜ (ਹ.ਬ. ਨੰ.159) ਦੀ ਪੱਛਮੀ ਮਾਲ ਸੀਮਾਂ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਉਤਰ ਵੱਲ ਵਧਦੇ ਹੋਏ, ਫਿਰ ਪਿੰਡ ਰਣਜੀਤਗੜ (ਹ.ਬ. ਨੰ.159) ਦੀ ਉਤਰੀ ਮਾਲ ਸੀਮਾਂ ਦੇ ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਉਤਰ-ਪੂਰਬ ਵੱਲ ਵਧਦੇ ਹੋਏ, ਫਿਰ ਸ਼੍ਰੀ ਮੁਕਤਸਰ ਸਾਹਿਬ-ਗੁਰੂ ਹਰ ਸਹਾਏ ਰੋਡ (MktODR-33) ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਰਣਜੀਤਗੜ (ਹ.ਬ. ਨੰ.159) ਦੀ ਉਤਰੀ ਮਾਲ ਸੀਮਾਂ ਦੇ ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਉਤਰ-ਪੂਰਬ ਵੱਲ ਵਧਦੇ ਹੋਏ, ਫਿਰ ਪਿੰਡ ਰਣਜੀਤਗੜ (ਹ.ਬ. ਨੰ.159) ਦੀ ਉਤਰੀ ਮਾਲ ਸੀਮਾਂ ਦੇ ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਦੱਖਣ-ਪੂਰਬ ਵੱਲ ਵਧਦੇ ਹੋਏ, ਫਿਰ ਪੂਰਬੀ ਨਹਿਰ (ਮੇਨ ਬ੍ਰਾਂਚ) ਅਤੇ ਬੀਕਾਨੇਰ (ਗੰਗ) ਨਹਿਰ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਨੂਰਪੁਰ ਕਿਰਪਾਲਕੇ (ਹ.ਬ. ਨੰ. 135) ਅਤੇ ਪਿੰਡ ਸ਼ਿਵਪੁਰਾ (ਹ.ਬ. ਨੰ.136), ਦੀ ਉਤਰੀ ਮਾਲ ਸੀਮਾਂ ਦੇ ਨਾਲ-ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਉਤਰ-ਪੂਰਬ ਵੱਲ ਵਧਦੇ ਹੋਏ, ਫਿਰ ਗੋਲੇਵਾਲਾ ਡਰੇਨ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਕਾਨਿਆਂਵਾਲੀ (ਹ.ਬ. ਨੰ.150) ਦੀ ਉਤਰ- ਪੱਛਮੀ ਮਾਲ ਸੀਮਾਂ ਦੇ ਨਾਲ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਉਤਰ-ਪੂਰਬ ਵੱਲ ਵਧਦੇ ਹੋਏ, ਫਿਰ ਪਿੰਡ ਜਗਤ ਸਿੰਘਵਾਲਾ (ਹ.ਬ. ਨੰ.154) ਦੀ ਪੱਛਮੀ ਮਾਲ ਸੀਮਾਂ ਦੇ ਨਾਲ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਗੋਲੇਵਾਲਾ ਡਰੇਨ ਨੂੰ ਪਾਰ ਕਰਦੇ ਹੋਏ, ਫਿਰ ਬੀਕਾਨੇਰ (ਗੰਗ) ਨਹਿਰ ਅਤੇ ਪੂਰਬੀ ਨਹਿਰ (ਮੇਨ ਬ੍ਰਾਂਚ) ਨੂੰ ਪਾਰ ਕਰਦੇ ਹੋਏ ਉਤਰ-ਪੱਛਮ ਵੱਲ ਵਧਦੇ ਹੋਏ, ਫਿਰ ਪਿੰਡ ਜਗਤ ਸਿੰਘਵਾਲਾ (ਹ.ਬ.ਨੰ.154) ਦੀ ਪੱਛਮੀ ਅਤੇ ਉਤਰੀ ਮਾਲ ਸੀਮਾਂ ਅਤੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ-ਜਿਲ੍ਹਾ ਫਿਰੋਜਪੁਰ ਦੀ ਮਾਲ ਸੀਮਾਂ ਦੇ ਨਾਲ ਉਤਰ-ਪੂਰਬ ਵੱਲ ਵਧਦੇ ਹੋਏ, ਫਿਰ ਪੂਰਬੀ ਨਹਿਰ (ਮੇਨ ਬ੍ਰਾਂਚ) ਨੂੰ ਪਾਰ ਕਰਦੇ ਹੋਏ, ਫਿਰ ਪੂਰਬ ਵੱਲ ਵਧਦੇ ਹੋਏ, ਫਿਰ ਗੋਲੇਵਾਲਾ ਡਰੇਨ ਨੂੰ ਪਾਰ ਕਰਦੇ ਹੋਏ, ਫਿਰ ਪਿੰਡ ਜਗਤ ਸਿੰਘਵਾਲਾ (ਹ.ਬ. ਨੰ.154) ਦੀ ਉਤਰੀ ਮਾਲ ਸੀਮਾਂ ਦੇ ਨਾਲ ਉਤਰ ਵੱਲ ਵਧਦੇ ਹੋਏ ਬਿੰਦੂ ਏ ਤੱਕ, ਜੋ ਕਿ ਸ਼ੁਰੂਆਤੀ ਬਿੰਦੂ ਹੈ।

ਸਥਾਨਕ ਯੋਜਨਾਬੰਦੀ ਖੇਤਰ, ਸ੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ ਦੀਆਂ ਹੱਦਾਂ ਖਾਸ ਤੌਰ ਤੇ ਨਕਸ਼ਾ ਨੰ. DTP (MKS) 15/2024, ਮਿਤੀ 19.11.2024 ਰਾਹੀਂ ਦਰਸਾ ਦਿੱਤੀਆਂ ਗਈਆਂ ਹਨ। “ਦਿ ਪੰਜਾਬ ਰੀਜ਼ਨਲ ਐਂਡ ਟਾਊਨ ਪਲੈਨਿੰਗ ਐਂਡ ਡਿਵੈਲਪਮੈਂਟ ਐਕਟ, 1995” ਦੀ ਉਪ-ਧਾਰਾ 56 (2) ਅਧੀਨ ਨਿਰਧਾਰਤ ਸਾਰੇ ਉਪਬੰਧਾਂ ਅਤੇ ਐਕਟ ਅਧੀਨ ਬਣਾਏ ਗਏ ਸਾਰੇ ਸਬੰਧਤ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ।

ਚੰਡੀਗੜ੍ਹ

ਮਿਤੀ 21 ਜਨਵਰੀ, 2025

ਰਾਹੁਲ ਤਿਵਾੜੀ

ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ  
ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ

ਸਥਾਨਕ ਯੋਜਨਾਬੰਦੀ ਖੇਤਰ, ਸ੍ਰੀ ਮੁਕਤਸਰ ਸਾਹਿਬ ਐਕਸਟੈਂਸ਼ਨ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ  
ਅੰਦਰ ਪੈਂਦੇ ਪਿੰਡਾਂ/ਸ਼ਹਿਰਾਂ ਦੀ ਸੂਚੀ

ਲੜੀ ਨੰ.	ਪਿੰਡ ਦਾ ਨਾਮ	ਹੱਦਬਸਤਨੰ.	ਅਬਾਦੀ (ਜਨਗਣਨਾ 2011 ਅਨੁਸਾਰ)	ਖੇਤਰਫਲ (ਹੈਕਟੇਅਰ ਵਿੱਚ) (ਜਨਗਣਨਾ 2011 ਅਨੁਸਾਰ)
1	ਚੱਕ ਮੋਤਲੇਵਾਲਾ	95	681	194
2	ਮੋਤਲੇ ਵਾਲਾ	96	1157	278
3	ਵੱਟੂ	97	1561	820
4	ਚੱਕ ਬਾਜਾ ਮਰਾੜ	98	457	325
5	ਜੰਮੂਆਨਾ	101	697	367
6	ਰੋੜਾਂਵਾਲੀ	122	1566	826
7	ਚੱਕ ਕਾਲਾ ਸਿੰਘਵਾਲਾ	126	1770	1026
8	ਫੱਤਣਵਾਲਾ	127	2413	1059
9	ਚੱਕ ਅਟਾਰੀ ਸਦਰਵਾਲਾ	128	954	418
10	ਅਟਾਰੀ	129	800	514
11	ਚੱਕ ਜਵਾਹਰ ਸਿੰਘਵਾਲਾ	130	1550	1244
12	ਵਿਰਵਿਆਂਵਾਲੀ	131	2007	1032
13	ਗੁਲਾਬੇਵਾਲਾ	132	2013	1515
14	ਜੱਸੋਆਣਾ	133	1687	789
15	ਮਾਂਗਟਕੋਰ	134	1148	529
16	ਨੂਰਪੁਰ ਕਿਰਪਾਲਕੋ	135	1360	938
17	ਸ਼ਿਵਪੁਰਾ	136	911	629
18	ਲੰਡਾਰੋਡਾ	137	1053	652
19	ਨਜਾਬਤ ਕੋਕਰੀਆਂ	138	190	303
20	ਲੁਬਾਣਿਆਂਵਾਲੀ	139	1956	1405
21	ਮੱਝ ਮੱਲੂ	140	832	517
22	ਸੰਗਰਾਣਾ	141	2146	998
23	ਸੱਕਾਂਵਾਲੀ	142	1430	720
24	ਜੰਡੋਕੇ	143	1585	798
25	ਬੁੱਢੀਮਾਲ	144	774	443
26	ਚੱਕ ਡੋਹਕ	145	127	285
27	ਡੋਹਕ	146	2473	870
28	ਰੰਧਾਵਾ	147	297	272
29	ਵੰਘਲ	148	517	520
30	ਸੀਰਵਾਲੀ	149	3169	1428
31	ਕਾਨਿਆਂਵਾਲੀ	150	3984	1472
32	ਭੰਗੋਵਾਲਾ	151	1850	1129
33	ਮਾਨ ਸਿੰਘਵਾਲਾ	152	3379	975
34	ਮੁਕੰਦ ਸਿੰਘਵਾਲਾ	153	1962	950
35	ਜਗਤ ਸਿੰਘਵਾਲਾ	154	1358	740
36	ਰਣਜੀਤਗੜ੍ਹ	159	2205	1163
37	ਬਾਜਾ ਮਰਾੜ	99	1511	548
38	ਤਖਤ ਮਲਾਣਾ	102	456	271
			55,986	28,962

ਸਹੀ/-

ਸੰਦੀਪ ਕੁਮਾਰ

ਜਿਲ੍ਹਾ ਨਗਰ ਯੋਜਨਾਕਾਰ (ਪੀ ਅਤੇ ਆਰ),  
ਸ੍ਰੀ ਮੁਕਤਸਰ ਸਾਹਿਬ।

